



# Punjab Government Gazette

## EXTRAORDINARY

*Published by Authority*

---

CHANDIGARH, THURSDAY , MARCH 13, 2025 (PHALGUNA 22, 1946 SAKA)

---

**ਰਾਜ ਚੋਣ ਕਮਿਸ਼ਨ, ਪੰਜਾਬ**  
**STATE ELECTION COMMISSION, PUNJAB**

✉: [secpb@punjab.gov.in](mailto:secpb@punjab.gov.in)  
🌐 <https://sec.punjab.gov.in>

ਐਸ.ਸੀ.ਓ: ,49ਸੈਕਟਰ17-ਈ ,ਚੰਡੀਗੜ੍ਹ, 160017.  
☎: 0172- 2771226, 2710162.

---

### NOTIFICATION

The 13<sup>th</sup> March, 2025

**No. SEC/SAP/ET/2025/381.-** In pursuance of the provisions of Section 93 of the Punjab State Election Commission Act, 1994, the Election Commission hereby notifies the order of the Election Tribunal for general information.

**(Here print the enclosed order)**

ਬਾ ਅਦਾਲਤ ਸ਼੍ਰੀਮਤੀ ਜਸਲੀਨ ਕੌਰ ਭੁੱਲਰ, ਪੀ.ਸੀ.ਐਸ., ਪ੍ਰੀਜ਼ਾਈਡਿੰਗ ਅਫਸਰ, ਚੋਣ ਟ੍ਰਿਬਿਊਨਲ ਕਮ ਉਪ ਮੰਡਲ ਮੈਜਿਸਟਰੇਟ/ ਕੁਲੈਕਟਰ/ ਸਹਾਇਕ ਕੁਲੈਕਟਰ ਲੁਧਿਆਣਾ (ਪੂਰਬੀ)।

ਕੇਸ ਨੰਬਰ	ਤਾਰੀਖ ਦਾਇਰੀ	ਤਾਰੀਖ ਫੈਸਲਾ	ਪਿੰਡ ਦਾ ਨਾਮ	ਸਬ ਤਹਿਸੀਲ ਵਾ ਜਿਲ੍ਹਾ ਲੁਧਿਆਣਾ	ਕਿਸਮ
05	13/11/2024	11/2/2025	ਪਾਂਗਲੀਆ	ਤਹਿ ਵਾ ਜਿਲ੍ਹਾ ਲੁਧਿਆਣਾ	ਇਲੈਕਸ਼ਨ ਪਟੀਸ਼ਨ

1 ਸ਼੍ਰੀ ਸੰਦੀਪ ਸਿੰਘ ਪੁੱਤਰ ਸ਼੍ਰੀ ਸਵਰਨ ਸਿੰਘ ਵਾਸੀ ਪਿੰਡ ਪਾਂਗਲੀਆ, ਜਿਲ੍ਹਾ ਲੁਧਿਆਣਾ।

ਪਟੀਸ਼ਨਰ

ਬਨਾਮ

1 ਸ਼੍ਰੀ ਰਣਧੀਰ ਸਿੰਘ ਪੁੱਤਰ ਸ਼੍ਰੀ ਗੁਲਜਾਰ ਸਿੰਘ ਵਾਸੀ ਪਿੰਡ ਪਾਂਗਲੀਆ ਬਲਾਕ-2, ਜਿਲ੍ਹਾ ਲੁਧਿਆਣਾ।

ਉਤਰਵਾਦੀ

ਦਰਖਾਸਤ ਬਾਬਤ ਗ੍ਰਾਮ ਪੰਚਾਇਤ ਚੋਣ 2024 ਵਿੱਚ ਪਿੰਡ ਪਾਂਗਲੀਆ ਤੋਂ ਸੰਦੀਪ ਸਿੰਘ ਪੁੱਤਰ ਸ਼੍ਰੀ ਸਵਰਨ ਸਿੰਘ ਨੂੰ ਜੇਤੂ ਸਰਪੰਚ ਕਰਾਰ ਕਰਨ ਸਬੰਧੀ।  
ਹੁਕਮ

ਇਹ ਇਲੈਕਸ਼ਨ ਪਟੀਸ਼ਨ ਸ਼੍ਰੀ ਸੰਦੀਪ ਸਿੰਘ ਵੱਲੋਂ ਪੰਚਾਇਤੀ ਚੋਣਾਂ 2024 ਦੌਰਾਨ ਲੁਧਿਆਣਾ-2 ਬਲਾਕ ਦੇ ਪਿੰਡ ਪਾਂਗਲੀਆ ਦੀ ਸਰਪੰਚੀ ਦੀ ਚੋਣ ਦੇ ਪ੍ਰੀਜ਼ਾਈਡਿੰਗ ਅਫਸਰ ਕਮ ਸਹਾਇਕ ਰਿਟਰਨਿੰਗ ਅਫਸਰ ਵੱਲੋਂ ਕੀਤੇ ਫੈਸਲੇ ਜਿਸ ਤਹਿਤ ਸ਼੍ਰੀ ਰਣਧੀਰ ਸਿੰਘ ਨੂੰ ਸਰਪੰਚ ਘੋਸ਼ਿਤ ਕੀਤਾ ਗਿਆ ਸੀ, ਦੇ ਵਿਰੁੱਧ ਦਾਇਰ ਕੀਤੀ ਗਈ ਹੈ। ਅਪੀਲਕਰਤਾ ਦਾ ਕਲੇਮ ਹੈ ਕਿ ਅਪੀਲਕਰਤਾ ਪਾਂਗਲੀਆ ਵਿਖੇ ਮਿਤੀ 15/10/2024 ਨੂੰ ਗ੍ਰਾਮ ਪੰਚਾਇਤ ਦੀਆਂ ਸਰਪੰਚੀ ਦੀਆਂ ਚੋਣਾਂ ਵਿੱਚ 10 ਵੋਟਾਂ ਨਾਲ ਜੇਤੂ ਹੋਏ ਸਨ। ਪ੍ਰੀਜ਼ਾਈਡਿੰਗ ਅਫਸਰ ਕਮ ਸਹਾਇਕ ਰਿਟਰਨਿੰਗ ਅਫਸਰ ਵੱਲੋਂ ਅਪੀਲਕਰਤਾ ਨੂੰ ਬਤੌਰ ਜੇਤੂ ਸਰਪੰਚ ਕਰਾਰ ਦਿੱਤਾ ਗਿਆ ਸੀ ਅਤੇ ਅਪੀਲਕਰਤਾ ਨੂੰ ਸਰਟੀਫਿਕੇਟ/ਪ੍ਰਮਾਣ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਸੀ ਅਤੇ ਇਸ ਸਭ ਦੀ ਫੋਟੋਗ੍ਰਾਫੀ ਵੀ ਹੋਈ ਸੀ। ਉਸ ਤੋਂ ਬਾਅਦ ਗ੍ਰਾਮ ਪੰਚਾਇਤ ਦੀ ਜੋ ਲਿਸਟ ਬਣੀ ਸੀ ਉਸ ਵਿੱਚ ਪ੍ਰੀਜ਼ਾਈਡਿੰਗ ਅਫਸਰ ਕਮ ਸਹਾਇਕ ਰਿਟਰਨਿੰਗ ਅਫਸਰ ਵੱਲੋਂ ਤਕਨੀਕੀ ਗਲਤੀ ਜਾਂ ਜਾਲਸਾਜੀ ਨਾਲ ਉਸ ਵਿੱਚ ਰਣਧੀਰ ਸਿੰਘ ਦਾ ਨਾਮ ਲਿਖ ਦਿੱਤਾ ਗਿਆ ਸੀ। ਅਪੀਲਕਰਤਾ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਇਹ ਕੇਸ 15 ਦਿਨਾਂ ਦੇ ਅੰਦਰ ਅੰਦਰ ਡਿਸਾਇਡ ਕਰਨ ਦੇ ਦਿਸ਼ਾ ਨਿਰਦੇਸ਼ ਹੋਏ ਸਨ। ਪ੍ਰੀਜ਼ਾਈਡਿੰਗ ਅਫਸਰ ਵੱਲੋਂ ਬਿਆਨ ਵੀ ਦਰਜ ਕਰਵਾਏ ਗਏ ਸਨ, ਜਿਸ ਵਿੱਚ ਉਹਨਾਂ ਨੇ ਤਸਦੀਕ ਕੀਤਾ ਹੈ ਕਿ ਸੰਦੀਪ ਸਿੰਘ ਪੁੱਤਰ ਸਵਰਨ ਸਿੰਘ ਹੀ ਉਕਤ ਗ੍ਰਾਮ ਪੰਚਾਇਤ ਚੋਣਾਂ ਵਿੱਚ ਜੇਤੂ ਹੋਏ ਸਨ। ਬੇਨਤੀ ਕੀਤੀ ਕਿ ਪ੍ਰੀਜ਼ਾਈਡਿੰਗ ਅਫਸਰ ਵੱਲੋਂ ਦਿੱਤੇ ਬਿਆਨ ਅਤੇ ਜਾਰੀ ਕੀਤੇ ਹੋਏ ਸਰਟੀਫਿਕੇਟ ਦੇ ਅਨੁਸਾਰ ਸੰਦੀਪ ਸਿੰਘ ਪੁੱਤਰ ਸਵਰਨ ਸਿੰਘ ਨੂੰ ਜੇਤੂ ਕਰਾਰ ਕੀਤਾ ਜਾਵੇ ਅਤੇ ਲਿਸਟ ਵਿੱਚ ਨਾਮ ਦਰੁਸਤ ਕੀਤਾ ਜਾਵੇ।

ਦੂਸਰੀ ਧਿਰ ਦੀ ਤਲਬੀ ਲਈ ਰਜਿਸਟਰਡ ਨੋਟਿਸ ਭੇਜਿਆ ਗਿਆ। ਰਸਪਾਡੈਂਟ ਸ਼੍ਰੀ ਰਣਧੀਰ ਸਿੰਘ ਦੇ ਕੌਂਸਲ ਸ਼੍ਰੀ ਰਮੇਸ਼ ਕੁਮਾਰ ਵੱਲੋਂ ਵਕਾਲਤਨਾਮਾ ਪੇਸ਼ ਕੀਤਾ ਗਿਆ। ਜਵਾਬ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਪੰਜਾਬ ਨੇ ਨੋਟੀਫਿਕੇਸ਼ਨ ਨੰਬਰ.S.O 48/P.A9/1994/S.209/2024 ਮਿਤੀ 9/9/2024 ਰਾਹੀਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਦਾ ਸ਼ਡਿਊਲ ਜਾਰੀ ਕੀਤਾ ਸੀ। ਮਿਤੀ 15/10/2024

ਪੋਲਿੰਗ ਦਾ ਦਿਨ ਨੀਯਤ ਕੀਤਾ ਗਿਆ ਸੀ। ਬਿਨੈਕਾਰ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਅਤੇ ਨਿਰਪੱਖ ਅਤੇ ਸ਼ਾਤੀਪੂਰਨ ਢੰਗ ਨਾਲ ਚੋਣ ਲੜੀ। ਇਸ ਮਾਮਲੇ ਵਿੱਚ ਚੋਣਾਂ ਮਿਤੀ 15/10/2024 ਨੂੰ ਕਰਵਾਈਆ ਗਈਆ ਸਨ ਅਤੇ ਪ੍ਰੀਜਾਇਡਿੰਗ ਅਫਸਰ ਨੇ ਬਿਨੈਕਾਰ ਨੂੰ 272 ਵੋਟਾਂ ਪ੍ਰਾਪਤ ਕਰਕੇ ਜੇਤੂ ਉਮੀਦਵਾਰ ਐਲਾਨਿਆ ਸੀ, ਜਦੋਂ ਕਿ ਉਪ ਜੇਤੂ ਨੂੰ ਸਿਰਫ 262 ਵੋਟਾਂ ਮਿਲੀਆ ਸਨ। ਪਰ ਪ੍ਰੀਜਾਇਡਿੰਗ ਅਫਸਰ ਨੇ ਉਸ ਸਮੇਂ ਬਿਨੈਕਾਰ ਨੂੰ ਸਰਪੰਚ ਵਜੋਂ ਸਰਟੀਫਿਕੇਟ ਜਾਰੀ ਨਹੀਂ ਕੀਤਾ। ਪ੍ਰੀਜਾਇਡਿੰਗ ਅਫਸਰ, ਮੰਜੂਲ ਗੁਪਤਾ ਨੇ ਸੰਦੀਪ ਸਿੰਘ ਦੇ ਕਹਿਣੇ ਉਪਰ ਅਤੇ ਫਰਾਡ ਕਰਦੇ ਹੋਏ ਉਸਨੂੰ ਪੋਲਿੰਗ ਸੈਂਟਰ ਤੋਂ ਬਾਹਰ ਜਾਣ ਲਈ ਕਿਹਾ। ਇਹ ਕਿ ਰਸਪਾਡੈਂਟ ਹੀ ਚੋਣ ਜਿੱਤਿਆ ਹੈ ਅਤੇ ਉਸਨੇ ਪੰਜਾਬ ਸਰਕਾਰ ਵੱਲੋਂ ਦਿਲਾਈ ਗਈ ਸਹੂ ਵੀ ਚੁੱਕੀ ਹੈ। ਪੰਜਾਬ ਸਰਕਾਰ ਦੇ ਗਜਟਡ ਨੋਟੀਫਿਕੇਸ਼ਨ ਮਿਤੀ 23/10/2024 ਵਿੱਚ ਵੀ ਰਣਧੀਰ ਸਿੰਘ ਦਾ ਨਾਂ ਹੀ ਬਤੌਰ ਸਰਪੰਚ ਦਰਸਾਇਆ ਗਿਆ ਹੈ। ਇਸ ਲਈ ਪਟੀਸ਼ਨ ਖਾਰਜ ਕੀਤੀ ਜਾਣੀ ਬਣਦੀ ਹੈ।

ਸ਼੍ਰੀ ਮੰਜੂਲ ਗੁਪਤਾ, ਪ੍ਰੀਜਾਇਡਿੰਗ ਅਫਸਰ ਪੰਚਾਇਤ ਚੋਣਾਂ ਪਿੰਡ ਪਾਂਗਲੀਆ ਜਿਲ੍ਹਾ ਲੁਧਿਆਣਾ ਵੱਲੋਂ ਮਿਤੀ 11/11/2024 ਨੂੰ ਬਿਆਨ ਕਲਮਬੰਦ ਕਰਵਾਏ ਗਏ ਕਿ ਉਹ ਪਿੰਡ ਪਾਂਗਲੀਆ ਵਿਖੇ ਮਿਤੀ 15/10/2024 ਨੂੰ ਹੋਈਆਂ ਸਰਪੰਚੀ ਚੋਣਾਂ ਸਬੰਧੀ ਬਤੌਰ ਪ੍ਰੀਜਾਇਡਿੰਗ ਅਫਸਰ ਨਿਯੁਕਤ ਸੀ। ਵੋਟਾਂ ਦੀ ਗਿਣਤੀ ਤੋਂ ਬਾਅਦ ਰਿਕਾਰਡ ਅਨੁਸਾਰ ਸ਼੍ਰੀ ਸੰਦੀਪ ਸਿੰਘ ਪੁੱਤਰ ਸਵਰਨ ਸਿੰਘ ਨੂੰ ਕੁੱਲ 272 ਵੋਟਾਂ ਚੋਣ ਨਿਸ਼ਾਨ ਟਰੈਕਟਰ ਤੇ ਪਈਆ ਅਤੇ ਸ. ਰਣਧੀਰ ਸਿੰਘ ਪੁੱਤਰ ਗੁਲਜਾਰ ਸਿੰਘ ਨੂੰ ਚੋਣ ਨਿਸ਼ਾਨ ਬਾਲਟੀ ਤੇ ਕੁੱਲ 262 ਵੋਟ ਪਈਆ। ਰੱਦ ਹੋਈਆ ਵੋਟਾਂ ਦੀ ਗਿਣਤੀ 12 ਸੀ। ਕੁੱਲ ਪਈਆ ਵੋਟਾਂ ਦੀ ਗਿਣਤੀ 546 ਸੀ। ਇਸ ਅਨੁਸਾਰ ਸ. ਸੰਦੀਪ ਸਿੰਘ ਪੁੱਤਰ ਸਵਰਨ ਸਿੰਘ ਨੂੰ ਪਿੰਡ ਪਾਂਗਲੀਆ ਵਿਖੇ 272 ਪੈਣ ਕਾਰਨ ਜੇਤੂ ਕਰਾਰ ਦਿੱਤਾ ਗਿਆ ਅਤੇ ਸਰਟੀਫਿਕੇਟ ਜਾਰੀ ਕੀਤਾ ਗਿਆ। ਪਰੰਤੂ, ਅੰਤਿਕਾ ਨੰਬਰ 09 ਅਤੇ ਫਾਰਮ ਨੰਬਰ 09 ਵਿੱਚ ਗਲਤੀ ਨਾਲ ਸ. ਰਣਧੀਰ ਸਿੰਘ ਪੁੱਤਰ ਗੁਲਜਾਰ ਸਿੰਘ ਦੇ ਨਾਮ ਦੇ ਅੱਗੇ ਜੇਤੂ ਵੋਟਾਂ ਦੀ ਗਿਣਤੀ 272 ਲਿਖੀ ਗਈ ਅਤੇ ਸ. ਸੰਦੀਪ ਸਿੰਘ ਪੁੱਤਰ ਸਵਰਨ ਸਿੰਘ ਦੇ ਨਾਮ ਅੱਗੇ ਹਾਰੇ ਹੋਏ ਉਮੀਦਵਾਰ ਦੀ ਵੋਟਾਂ ਦੀ ਗਿਣਤੀ 262 ਲਿਖੀ ਗਈ। ਜਿਸ ਅਨੁਸਾਰ ਸਬੰਧਤ ਵਿਭਾਗ ਵੱਲੋਂ ਜਾਰੀ ਸੂਚੀ ਵਿੱਚ ਸੰਦੀਪ ਸਿੰਘ ਪੁੱਤਰ ਸਵਰਨ ਸਿੰਘ ਦੀ ਬਜਾਏ ਰਣਧੀਰ ਸਿੰਘ ਪੁੱਤਰ ਗੁਲਜਾਰ ਸਿੰਘ ਨੂੰ ਜੇਤੂ ਕਰਾਰ ਦਰਸਾ ਦਿੱਤਾ ਗਿਆ। ਜਦੋਂ ਉਸਨੂੰ ਇਸ ਸਬੰਧੀ ਪਤਾ ਲੱਗਾ ਤਾਂ ਉਸਨੇ ਤੁਰੰਤ ਆਪਣੇ ਰਿਟਰਨਿੰਗ ਅਫਸਰ ਸ. ਪ੍ਰਭਜੋਤ ਸਿੰਘ ਜੀ ਦੇ ਧਿਆਨ ਵਿੱਚ ਲਿਆ ਦਿੱਤਾ ਸੀ।

ਸ਼੍ਰੀ ਪ੍ਰਭਜੋਤ ਸਿੰਘ, ਰਿਟਰਨਿੰਗ ਅਫਸਰ (ਕਲੱਸਟਰ 11, ਬਲਾਕ ਲੁਧਿਆਣਾ-2) ਵੱਲੋਂ ਆਪਣੇ/ਬਿਆਨ ਮਿਤੀ 11/11/2024 ਨੂੰ ਕਲਮਬੰਦ ਕਰਵਾਏ ਅਤੇ ਆਪਣੇ ਬਿਆਨਾਂ ਵਿੱਚ ਕਿਹਾ ਗਿਆ ਕਿ ਉਹ ਪਿੰਡ ਪਾਂਗਲੀਆ ਵਿਖੇ ਮਿਤੀ 15/10/2024 ਨੂੰ ਹੋਈਆਂ ਸਰਪੰਚੀ ਚੋਣਾਂ ਸਬੰਧੀ ਬਤੌਰ ਰਿਟਰਨਿੰਗ ਅਫਸਰ ਨਿਯੁਕਤ ਸਨ। ਵੋਟਾਂ ਦੀ ਗਿਣਤੀ ਤੋਂ ਉਪਰੰਤ ਫਾਰਮ ਨੰਬਰ 09 ਅਤੇ ਅੰਕਿਤਾ 09 ਪ੍ਰੀਜਾਇਡਿੰਗ ਅਫਸਰ ਵੱਲੋਂ ਕਲੱਸਟਰ 11 ਦੇ ਦਫਤਰ ਵਿੱਚ ਸਬੰਧਤ ਦਸਤਾਵੇਜ਼ਾਂ ਦੇ ਨਾਲ ਜਮਾ ਕੀਤੀ ਗਈ। ਜਿਸਦੇ ਮੁਤਾਬਕ ਰਣਧੀਰ ਸਿੰਘ ਪੁੱਤਰ ਗੁਲਜਾਰ ਸਿੰਘ ਦੇ ਨਾਮ ਦੇ ਅੱਗੇ ਜੇਤੂ ਵੋਟਾਂ ਦੀ ਗਿਣਤੀ 272 ਲਿਖੀ ਗਈ ਅਤੇ ਸ. ਸੰਦੀਪ ਸਿੰਘ ਪੁੱਤਰ ਸਵਰਨ ਸਿੰਘ ਦੇ ਨਾਮ ਅੱਗੇ ਵੋਟਾਂ ਦੀ ਗਿਣਤੀ 262 ਲਿਖੀ ਗਈ। ਫਾਈਨਲ ਲਿਸਟ ਜਾਰੀ ਹੋਣ ਉਪਰੰਤ ਪ੍ਰੀਜਾਇਡਿੰਗ ਅਫਸਰ ਵੱਲੋਂ ਫਾਰਮ ਨੰਬਰ 09 ਅਤੇ ਅੰਕਿਤਾ 09 ਵਿੱਚ ਹੋਈ ਗਲਤੀ ਬਾਰੇ ਉਸਨੂੰ ਦੱਸਿਆ ਗਿਆ। ਇਸ ਉਪਰੰਤ ਉਸ ਵੱਲੋਂ ਕੰਟਰੋਲਿੰਗ ਅਫਸਰ ਬਲਾਕ ਲੁਧਿਆਣਾ-2 ਨੂੰ ਇਸ ਸਬੰਧੀ ਜਾਣੂ ਕਰਵਾਇਆ ਗਿਆ। ਰਿਕਾਰਡ (ਫਾਰਮ 09 ਅਤੇ ਅੰਕਿਤਾ 09) ਜੋ ਪ੍ਰੀਜਾਇਡਿੰਗ ਅਫਸਰ ਵਲੋਂ ਕਲੱਸਟਰ 11 ਦੇ ਦਫਤਰ ਵਿੱਚ ਜਮਾ ਕਰਵਾਇਆ ਗਿਆ ਸੀ, ਨੂੰ ਹੁਬਹੂ ਅੱਗੇ ਜਮਾ ਕਰਵਾਇਆ ਗਿਆ। ਹੁਣ ਮਾਣਯੋਗ ਹਾਈਕੋਰਟ ਵਲੋਂ ਸੀ.ਡਬਲਯੂ.ਪੀ. 29362 ਆਫ 2024 ਵਿੱਚ ਹੋਏ ਹੁਕਮਾਂ ਦੇ ਮੁਤਾਬਕ ਚੋਣ ਰਿਕਾਰਡ ਨੂੰ ਚੈਕ ਕਰਨਾ ਯੋਗ ਹੋਵੇਗਾ ਜੀ।

ਦੋਹਾਂ ਧਿਰਾਂ ਦੇ ਪੱਖ ਅਤੇ ਉਕਤ ਬਿਆਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਅਦਾਲਤ ਵੱਲੋਂ ਮਿਤੀ 28/1/2025 ਨੂੰ Recounting ਦੇ ਹੁਕਮ ਕੀਤੇ ਗਏ। ਇਸ ਮੰਤਵ ਲਈ ਪਿੰਡ ਪਾਂਗਲੀਆ ਨਾਲ ਸਬੰਧਤ ਰਿਕਾਰਡ ਸੈਂਟਰਲ ਜੇਲ੍ਹ ਲੁਧਿਆਣਾ ਤੋਂ ਪੁਲਿਸ ਸੁਰੱਖਿਆ ਅਤੇ ਵੀਡੀਓਗ੍ਰਾਫੀ ਅਧੀਨ ਆਪਣੀ ਨਿਗਰਾਨੀ ਵਿੱਚ ਪ੍ਰਾਪਤ ਕਰਕੇ ਮਿਤੀ 11/2/2025 ਨੂੰ ਸਹੀ 03.00 ਵਜੇ (ਬਾਅਦ ਦੁਪਹਿਰ) ਇਸ ਅਦਾਲਤ ਵਿੱਚ ਪੇਸ਼ ਕਰਨ ਲਈ ਹੇਠ ਲਿਖੇ ਅਨੁਸਾਰ ਕਮੇਟੀ ਗਠਿਤ ਕੀਤੀ ਗਈ -

- 1) ਮਿਸ ਅਰਾਧਨਾ ਖੋਸਲਾ, ਨਾਇਬ ਤਹਿਸੀਲਦਾਰ, ਕ੍ਰਮ ਕਲਾਂ।
- 2) ਸ੍ਰੀ ਪਰਭਜੋਤ ਸਿੰਘ (ਆਰ.ਓ. ਪੰਚਇਤੀ ਚੋਣਾਂ, ਕਲੱਸਟਰ ਨੰਬਰ 11, ਬਲਾਕ ਲੁਧਿਆਣਾ-2) ਐਸ.ਡੀ.ਓ (ਬੀ ਐਂਡ ਆਰ), ਦਫਤਰ ਨਗਰ ਨਿਗਮ, ਜੋਨ-1, ਲੁਧਿਆਣਾ
- 3) ਸ਼੍ਰੀਮਤੀ ਰਜਨੀ, ਸੀਨੀਅਰ ਸਹਾਇਕ, ਦਫਤਰ ਉਪ ਮੰਡਲ ਮੈਜਿਸਟਰੇਟ, ਲੁਧਿਆਣਾ (ਪੂਰਬੀ)।

Videography ਅਤੇ ਪੁਲਿਸ ਸੁਰੱਖਿਆ ਹੇਠ ਮਿਤੀ 11/2/2025 ਨੂੰ ਗਠਿਤ ਕਮੇਟੀ ਵੱਲੋਂ ਰਿਕਾਰਡ ਇਸ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਉਪਰੰਤ ਹੇਠ ਲਿਖੀ ਗਠਿਤ ਕਮੇਟੀ ਮੈਂਬਰਾਂ ਵੱਲੋਂ Recounting ਕੀਤੀ ਗਈ-

- (1) ਸ਼੍ਰੀ ਪ੍ਰਭਜੋਤ ਸਿੰਘ, (ਆਰ.ਓ. ਪੰਚਇਤੀ ਚੋਣਾਂ, ਕਲੱਸਟਰ ਨੰਬਰ 11, ਬਲਾਕ ਲੁਧਿਆਣਾ-2)।
- (2) ਸ਼੍ਰੀ ਲਲਿਤ ਸ਼ਰਮਾ, ਜੂਨੀਅਰ ਸਹਾਇਕ ਦਫਤਰ ਸਬ ਤਹਿਸੀਲ ਸਾਹਨੇਵਾਲ।
- (3) ਸ਼੍ਰੀ ਮਨਦੀਪ ਸਿੰਘ, ਜੂਨੀਅਰ ਸਹਾਇਕ, ਦਫਤਰ ਤਹਿਸੀਲ ਲੁਧਿਆਣਾ (ਪੂਰਬੀ)।

Recounting ਹੋਣ ਉਪਰੰਤ ਉਕਤ ਕਮੇਟੀ ਵੱਲੋਂ ਰਿਪੋਰਟ ਪੇਸ਼ ਕੀਤੀ ਗਈ ਕਿ ਰਿਕਾਰਡ ਅਨੁਸਾਰ ਪਿੰਡ ਪਾਂਗਲੀਆ ਦੀ ਸਰਪੰਚੀ ਦੀਆਂ ਚੋਣਾਂ ਵਿੱਚ ਕੁੱਲ 546 ਵੋਟਾਂ ਪਈਆਂ, ਇਸ ਵਿੱਚੋਂ ਸੰਦੀਪ ਸਿੰਘ ਨੂੰ 272 ਵੋਟਾਂ ਅਤੇ ਰਣਧੀਰ ਸਿੰਘ ਨੂੰ 262 ਵੋਟਾਂ ਪ੍ਰਾਪਤ ਹੋਈਆਂ। 12 ਵੋਟਾਂ invalid ਘੋਸ਼ਿਤ ਕੀਤੀਆਂ ਗਈਆਂ।

ਉਕਤ Recounting ਦੀ ਰਿਪੋਰਟ ਵਾਚਣ ਉਪਰੰਤ ਮੈਂ ਇਸ ਨਤੀਜੇ ਤੇ ਪੁੱਜੀ ਹਾਂ ਕਿ ਪੰਚਾਇਤੀ ਚੋਣਾਂ 2024 ਦੌਰਾਨ ਬਲਾਕ ਲੁਧਿਆਣਾ-2 ਦੇ ਪਿੰਡ ਪਾਂਗਲੀਆ ਦੀ ਸਰਪੰਚੀ ਦੀ ਚੋਣ ਵਿੱਚ ਸ਼੍ਰੀ ਸੰਦੀਪ ਸਿੰਘ ਨੂੰ 272 ਵੋਟਾਂ ਪਈਆਂ ਸਨ ਅਤੇ ਸ਼੍ਰੀ ਰਣਧੀਰ ਸਿੰਘ ਨੂੰ 262 ਵੋਟਾਂ ਪਈਆਂ ਸਨ। ਪ੍ਰੰਤੂ ਫਾਰਮ 9 ਅਤੇ ਅੰਤਿਕਾ 9 ਵਿੱਚ ਹੋਈ ਗਲਤੀ ਕਾਰਣ ਸ਼੍ਰੀ ਰਣਧੀਰ ਸਿੰਘ ਨੂੰ ਸਰਪੰਚ ਘੋਸ਼ਿਤ ਕਰ ਦਿੱਤਾ ਗਿਆ ਸੀ। Recounting ਉਪਰੰਤ ਇਹ ਸਾਬਿਤ ਹੁੰਦਾ ਹੈ ਸ਼੍ਰੀ ਸੰਦੀਪ ਸਿੰਘ 10 ਵੋਟਾਂ ਦੇ ਫਰਕ ਨਾਲ ਜੇਤੂ ਹੈ। ਲਿਹਾਜ਼ਾ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ, 1994 ਅਤੇ ਪੰਜਾਬ ਪੰਚਾਇਤ ਇਲੈਕਸ਼ਨ ਰੂਲਜ਼, 1994 ਦੀ ਧਾਰਾ 87(C) ਅਧੀਨ ਸ਼੍ਰੀ ਰਣਧੀਰ ਸਿੰਘ ਦੀ ਸਰਪੰਚੀ ਦੀ ਚੋਣ ਨੂੰ Void ਘੋਸ਼ਿਤ ਕੀਤਾ ਜਾਂਦਾ ਹੈ ਅਤੇ ਸ਼੍ਰੀ ਸੰਦੀਪ ਸਿੰਘ ਨੂੰ ਪਿੰਡ ਪਾਂਗਲੀਆ ਦਾ ਸਰਪੰਚ ਘੋਸ਼ਿਤ ਕੀਤਾ ਜਾਂਦਾ ਹੈ। ਇਹ ਹੁਕਮ ਤੁਰੰਤ ਲਾਗੂ ਹੋਣਗੇ।

ਸਹੀ/-

ਪ੍ਰੀਜ਼ਾਈਡਿੰਗ ਅਫਸਰ, ਚੋਣ ਟ੍ਰਿਬਿਊਨਲ ਕਮ

ਮਿਤੀ 11 ਫਰਵਰੀ, 2025

ਉਪ ਮੰਡਲ ਮੈਜਿਸਟਰੇਟ, ਲੁਧਿਆਣਾ ਪੂਰਬੀ